

mayraa man saaDh janaa<sup>N</sup> mil hari-aa

<b>॥੧॥</b> ਰਾਗ ਕਾਨ੍ਹਾ ਚਾਊਪਦਾਸ ਮੁਖ ਮੇਲਾ 4 ਗੁਰੂ 1 (1294-4)	raag kaan <u>rhaa</u> cha-up <u>day</u> mehlaa 4 ghar 1	Raag Kaanraa, Chau-Padas, Fourth Mehl, First House:
ਮਾਰਾ ਮਨੁਸਿਵ ਜਨ ਵਿਲੀ ਹਿਰਾਵ ]	mayraa man saa <u>Dh</u> janaa <sup>N</sup> mil hari-aa.	Meeting with the Holy people, my mind blossoms forth.
ਹਾਬਿਲ ਬਿਲ ਬਿਲ ਬਿਲ ਸਿਵ ਜਨ ਵਿਲੀ ਸਿਭਿਲ ਸਿਭਿਲ ਪਾਰ ਅਕਿਰਾਵ ]1] ਰਹਾਵ ]	ha-o bal bal bal bal saa <u>Dh</u> janaa <sup>N</sup> ka-o mil sangat paar utri-aa.   1   rahaa-o.	I am a sacrifice, a sacrifice, a sacrifice, a sacrifice to those Holy beings; joining the Sangat, the Congregation, I am carried across to the other side.   1  Pause
ਹਿਰ ਹਿਰ ਇਕਪੁਰਿਖ ਅਪਨੀ ਹਮ ਸਿਵ ਜਨ ਵਿਲੀ ਪਿਰਾਵ ]	har har kirpaa karahu parab <u>h</u> apnee ham saa <u>Dh</u> janaa <sup>N</sup> pag pari-aa.	O Lord, Har, Har, please bless me with Your Mercy, God, that I may fall at the feet of the Holy.
ਦਨੁਦਨੁਸਿਵ ਜਿ ਨ ਹਿਰ ਪਿਆਜਿਵ ਵਿਨਾਵ ਵਿਲੀ ਸਿਵ ਪਿਲੀ ਆਦਿਰਾਵ ]1]	<u>Dhan Dhan</u> saa <u>Dh</u> jin har parab <u>h</u> jaani-aa mil saa <u>Dhoo</u> patit uDhri-aa.   1	Blessed, blessed are the Holy, who know the Lord God. Meeting with the Holy, even sinners are saved.   1
ਮਨੁਕੀ ਚਿਤੀ ਯਭੁਭੁਵਿਦੀ ਵਿਲੀ ਸਿਵ ਵਸਿਭਿਲ ਕਿਰਾਵ ]	manoo-aa chalai chalai baho baho bi <u>Dh</u> mil saa <u>Dhoo</u> vasgat kari-aa.	The mind roams and rambles all around in all directions. Meeting with the Holy, it is overpowered and brought under control,
ਿ ਅਲੀ ਜੀ ਕਿਉਪਸਿਰੇ ਬਦਿਕ ਗਿਲ ਮਨੁਕੀ ਵਸਿਭਿਲ ਕਿਰਾਵ ]2]	ji-u <sup>N</sup> jal tant pasaari-o ba <u>Dhak</u> garas meenaa vasgat khari-aa.   2	just as when the fisherman spreads his net over the water, he catches and overpowers the fish.   2
ਹਿਰ ਕਿਸ਼ਾਵ ਸਿਭਿਲ ਨਿਕਿ ਵਿਲੀ ਸਿਭਿਲ ਜਨ ਵਿਲੀ ਹਿਰਾਵ ]	har kay sant sant bhal neekay mil sant janaa mal lahee-aa.	The Saints, the Saints of the Lord, are noble and good. Meeting with the humble Saints, filth is washed away.
ਹਾਮਿਦ੍ਰਿਗੀਵ ਸਭਿਲਿਕਿ ਜਿ ਅਲੀ ਸਿਭਿਲ ਕਿਪ੍ਰਿਕਿਰਾਵ ]3]	ha-umai durat ga-i-aa sabh neekar ji-o saabun kaapar kari-aa.   3	All the sins and egotism are washed away, like soap washing dirty clothes.   3
ਮਸ਼ਕਿ ਲਿਵਿਤ ਲਿਵਿਤ ਕਿਰਾਵ ਤਿਕਿਰ ਗ੍ਰਿ ਸਿਗਿਰ ਚਰਨ ਅਰ ਦਿਰਾਵ ]	mastak lilaat likhi-aa Dhur thaakur gur satgur charan ur Dhari-aa.	According to that pre-ordained destiny inscribed on my forehead by my Lord and Master, I have enshrined the Feet of the Guru, the True Guru, within my heart.
ਸਭਿਲ ਦੁਦਿਕ ਬਿਲ ਪਿਆਜਿਵ ਜਨ ਨਾਨਕ ਨਾਨਕ ਆਦਿਰਾਵ ]4]1]	sab <u>h</u> daalad dookh bhanj parab <u>h</u> paa-i-aa jan naanak naam uDhri-aa.   4  1	I have found God, the Destroyer of all poverty and pain; servant Nanak is saved through the Naam.   4  1